

ਸਿਟੀ ਆਫ ਬ੍ਰੈਂਪਟਨ, 22 ਮਈ ਤੱਕ ਨੈਸ਼ਨਲ ਪਬਲਿਕ ਵਰਕਸ ਵੀਕ ਮਨਾ ਰਹੀ ਹੈ

ਬ੍ਰੈਂਪਟਨ, ਓਨਟਾਰੀਓ (17 ਮਈ, 2021) – ਅੱਜ, ਸਿਟੀ ਆਫ ਬ੍ਰੈਂਪਟਨ ਉਹਨਾਂ ਪੁਰਸ਼ਾਂ ਅਤੇ ਮਹਿਲਾਵਾਂ ਨੂੰ ਸਨਮਾਨਿਤ ਕਰਨ ਅਤੇ ਉਹਨਾਂ ਦੀ ਪ੍ਰਸ਼ੰਸਾ ਕਰਨ ਲਈ, ਬ੍ਰੈਂਪਟਨ ਵਿੱਚ ਨੈਸ਼ਨਲ ਪਬਲਿਕ ਵਰਕਸ ਵੀਕ (ਐਨ.ਪੀ.ਡਬਲਯੂ.ਡਬਲਯੂ.) (National Public Works Week) (NPWW) ਦੇ ਜਸ਼ਨ ਦੀ ਸ਼ੁਰੂਆਤ ਕਰ ਰਹੀ ਹੈ, ਜੋ ਰੋਜ਼ਾਨਾ ਕਮਿਊਨਿਟੀ ਨੂੰ ਸੁਰੱਖਿਅਤ, ਸਾਫ਼ ਅਤੇ ਗਤੀਸ਼ੀਲ ਰੱਖਣ ਵਿੱਚ ਯੋਗਦਾਨ ਦਿੰਦੇ ਹਨ।

ਸਿਟੀ ਆਫ ਬ੍ਰੈਂਪਟਨ ਦੇ ਲਗਭਗ 700 ਕਰਮਚਾਰੀ, ਪਬਲਿਕ ਵਰਕਸ ਐਂਡ ਇੰਜੀਨੀਅਰਿੰਗ (Public Works and Engineering) ਟੀਮ ਦਾ ਹਿੱਸਾ ਹਨ, ਜੋ ਫ੍ਰੰਟਲਾਈਨਾਂ ਤੇ ਮਹੱਤਵਪੂਰਣ ਅਤੇ ਜ਼ਰੂਰੀ ਕੰਮ ਕਰਦੀ ਹੈ। ਇਹਨਾਂ ਕੰਮਾਂ ਵਿੱਚ ਸ਼ਾਮਲ ਹਨ: ਸਾਈਡਵਾਕਸ ਦੀ ਉਸਾਰੀ ਅਤੇ ਦੇਖਭਾਲ, ਜ਼ਰੂਰੀ ਸਫਰ ਲਈ ਸੜਕਾਂ ਅਤੇ ਪੁਲਾਂ ਨੂੰ ਸੁਰੱਖਿਅਤ ਰੱਖਣਾ, ਸਿਗਨਲ ਅਤੇ ਸਟ੍ਰੀਟਲਾਈਟਾਂ ਦਾ ਪ੍ਰਬੰਧਨ, ਬਸੰਤ ਰੁੱਤ ਵਿੱਚ ਕੀਤੀ ਜਾਣ ਵਾਲੀ ਸਫਾਈ, ਸਨੋ ਹਟਾਉਣਾ, ਕੈਚ ਬੇਸਿਨ (ਸੀਵਰ ਵਿੱਚ ਕੂੜਾ ਜਾਣ ਤੋਂ ਰੋਕਣ ਲਈ ਲਗਾਏ ਡੱਬੇ) ਦੀ ਸਫਾਈ ਅਤੇ ਗਲੀਆਂ ਦੀ ਸਫਾਈ।

ਕੋਵਿਡ-19 (COVID-19) ਤੋਂ ਪਹਿਲਾਂ, ਸਿਟੀ ਆਫ ਬ੍ਰੈਂਪਟਨ ਨੇ ਪੂਰਾ ਹਫ਼ਤਾ ਕਈ ਮਜ਼ੇਦਾਰ ਗਤੀਵਿਧੀਆਂ ਦੇ ਨਾਲ, ਇਸ ਬਾਰੇ ਸੁਚੇਤਤਾ ਨੂੰ ਵਧਾ ਕੇ ਐਨ.ਪੀ.ਡਬਲਯੂ.ਡਬਲਯੂ. (NPWW) ਦਾ ਜਸ਼ਨ ਮਨਾਇਆ ਸੀ ਕਿ ਪਬਲਿਕ ਵਰਕਸ ਸੇਵਾਵਾਂ ਰੋਜ਼ਾਨਾ ਕਮਿਊਨਿਟੀ ਨੂੰ ਕਿਵੇਂ ਪ੍ਰਭਾਵਿਤ ਕਰਦੀਆਂ ਹਨ। ਹਾਲਾਂਕਿ ਇਸ ਸਾਲ ਕੋਈ ਵਿਅਕਤੀਗਤ ਕਾਰਜਕਰਮ ਨਹੀਂ ਹੋ ਰਹੇ ਹਨ, ਫਿਰ ਵੀ ਐਨ.ਪੀ.ਡਬਲਯੂ.ਡਬਲਯੂ. ਦੀ [ਬੱਚਿਆਂ ਲਈ ਰੰਗ ਭਰਨ ਦੀ ਸ਼ੀਟ \(colouring sheet for children\)](#) ਉਪਲਬਧ ਹੈ, ਜਿਸ ਰੰਗ ਭਰ ਕੇ, ਫੋਟੋਆਂ ਲਗਾ ਕੇ, ਸੋਸ਼ਲ ਮੀਡੀਆ ਤੇ ਪੋਸਟ ਕੀਤਾ ਜਾ ਸਕਦਾ ਹੈ। ਨਿਵਾਸੀ ਪੂਰਾ ਹਫ਼ਤਾ, [Twitter](#), [Facebook](#) ਅਤੇ [Instagram](#) ਤੇ ਸਟਾਫ਼ ਦੇ ਵੀਡੀਓ ਦੇਖ ਕੇ ਉਹਨਾਂ ਲੋਕਾਂ ਬਾਰੇ ਹੋਰ ਜਾਣ ਸਕਦੇ ਹਨ, ਜੋ ਬ੍ਰੈਂਪਟਨ ਦੇ ਪਬਲਿਕ ਵਰਕਸ ਡਿਪਾਰਟਮੈਂਟ (Public Works Department) ਵਿੱਚ ਹਨ ਜਾਂ ਹੋਰ ਜਾਣਕਾਰੀ ਲਈ, www.brampton.ca ਤੇ ਜਾਓ।

ਹਵਾਲੇ

“ਨੈਸ਼ਨਲ ਪਬਲਿਕ ਵਰਕਸ ਵੀਕ, ਉਸ ਭੂਮਿਕਾ ਬਾਰੇ ਜਨਤਾ ਨੂੰ ਜਾਣਕਾਰੀ ਦੇਣ ਦਾ ਇੱਕ ਮੌਕਾ ਹੈ, ਜੋ ਪਬਲਿਕ ਵਰਕਸ ਸਾਡੀਆਂ ਰੋਜ਼ਾਨਾ ਜ਼ਿੰਦਗੀਆਂ ਵਿੱਚ ਨਿਭਾਉਂਦੀ ਹੈ। ਪਲਾਨਿੰਗ ਤੋਂ ਲੈ ਕੇ, ਨਿਰਮਾਣ, ਪ੍ਰਬੰਧਨ ਅਤੇ ਦੇਖਭਾਲ ਤੱਕ – ਸਾਡੇ ਪਬਲਿਕ ਵਰਕਸ ਦੇ ਪੇਸ਼ਾਵਰ ਉਹਨਾਂ ਮੁੱਖ ਕੰਮਾਂ ਵਿੱਚ ਸਹਾਇਤਾ ਕਰਦੇ ਹਨ, ਜੋ ਸਾਡੀ ਗ੍ਰੀਨ, ਸਿਹਤਮੰਦ ਅਤੇ ਸੁਰੱਖਿਅਤ ਕਮਿਊਨਿਟੀ ਦਾ ਕੇਂਦਰੀ ਹਿੱਸਾ ਹਨ।”

- ਪੈਟਰਿਕ ਬ੍ਰਾਊਨ (Patrick Brown), ਮੇਅਰ, ਸਿਟੀ ਆਫ ਬ੍ਰੈਂਪਟਨ

“ਇਸ ਸਾਲ ਦਾ ਥੀਮ ਹੈ, ਸਟ੍ਰੈਂਗਰ ਟੂਗੈਦਰ। ਪਿਛਲੇ ਸਾਲਾਂ ਵਿੱਚ, ਸਾਡੀ ਪਬਲਿਕ ਵਰਕਸ ਟੀਮ ਨੇ ਸਮਰੱਥਾ ਦਰਸਾਈ ਹੈ; ਉਹਨਾਂ ਨੇ ਤਬਦੀਲੀ ਨੂੰ ਅਪਨਾਇਆ ਅਤੇ ਸਾਡੀ ਕਮਿਊਨਿਟੀ ਦੀ ਸਿਹਤ ਅਤੇ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ, ਸੇਵਾ ਲੈਵਲਸ ਨੂੰ ਕਾਇਮ ਰੱਖਣ ਵਾਸਤੇ, ਉਮੀਦ ਤੋਂ ਕਿਤੇ ਵਧ ਕੇ ਕੰਮ ਕੀਤਾ ਹੈ।”

- ਪਾਲ ਵਿਸੇਂਟ (Paul Vicente), ਗੀਜਨਲ ਕਾਉਂਸਲਰ, ਵਾਰਡਸ 1 ਅਤੇ 5; ਚੇਅਰ, ਪਬਲਿਕ ਵਰਕਸ ਐਂਡ ਇੰਜੀਨੀਅਰਿੰਗ, ਸਿਟੀ ਆਫ ਬ੍ਰੈਂਪਟਨ

“ਪਬਲਿਕ ਵਰਕਸ ਦੇ ਪੇਸ਼ਾਵਰ, ਮਹੱਤਵਪੂਰਣ ਇੰਫਰਾਸਟ੍ਰਕਚਰ, ਫੈਸਿਲਿਟੀਜ਼ ਅਤੇ ਸੇਵਾਵਾਂ ਵਿੱਚ ਸਹਾਇਤਾ ਕਰਦੇ ਹਨ ਅਤੇ ਉਹਨਾਂ ਨੂੰ ਕਾਇਮ ਰੱਖਦੇ ਹਨ, ਜੋ ਸਥਿਰ ਅਤੇ ਸਮਰੱਥ ਕਮਿਊਨਿਟੀਜ਼, ਪਬਲਿਕ ਹੈਲਥ, ਉੱਚ ਕੁਆਲਿਟੀ ਦੇ ਜੀਵਨ ਅਤੇ ਬ੍ਰੈਂਪਟਨ ਦੇ ਨਿਵਾਸੀਆਂ ਦੀ ਭਲਾਈ ਲਈ ਜ਼ਰੂਰੀ ਹਨ। ਇਸ ਹਫ਼ਤੇ ਅਤੇ ਹਰ ਹਫ਼ਤੇ, ਅਸੀਂ ਸਾਡੀ ਟੀਮ ਨੂੰ ਮਾਨਤਾ ਦਿੰਦੇ ਹਾਂ ਅਤੇ ਉਹਨਾਂ ਦਾ ਧੰਨਵਾਦ ਕਰਦੇ ਹਾਂ, ਜੋ ਬ੍ਰੈਂਪਟਨ ਨੂੰ ਸਿਹਤਮੰਦ ਅਤੇ ਸੁਰੱਖਿਅਤ ਕਮਿਊਨਿਟੀ ਬਣਾਏ ਰੱਖਣ ਵਿੱਚ ਯੋਗਦਾਨ ਦਿੰਦੀ ਹੈ।”

- ਡੇਵਿਡ ਬੈਰਿਕ (David Barrick), ਚੀਫ ਐਡਮਿਨਿਸਟ੍ਰੇਟਿਵ ਅਫਸਰ, ਸਿਟੀ ਆਫ ਬ੍ਰੈਂਪਟਨ

-30-

ਕੈਨੇਡਾ ਵਿੱਚ ਸਭ ਤੋਂ ਵੱਧ ਤੇਜ਼ੀ ਨਾਲ ਵਧਣ ਵਾਲੇ ਸ਼ਹਿਰਾਂ ਵਿੱਚੋਂ ਇੱਕ ਦੇ ਤੌਰ ਤੇ, ਬ੍ਰੈਮਪਟਨ 700,000 ਲੋਕਾਂ ਅਤੇ 75,000 ਕਾਰੋਬਾਰੀਆਂ ਦਾ ਘਰ ਹੈ। ਅਸੀਂ ਜੋ ਵੀ ਕਰਦੇ ਹਾਂ, ਲੋਕਾਂ ਨੂੰ ਧਿਆਨ ਵਿੱਚ ਰੱਖ ਕੇ ਕਰਦੇ ਹਾਂ। ਅਸੀਂ ਸਾਡੇ ਵੰਨ-ਸੁਵੰਨੇ ਭਾਈਚਾਰਿਆਂ ਤੋਂ ਸਰਗਰਮ ਹੁੰਦੇ ਹਾਂ, ਅਸੀਂ ਨਿਵੇਸ਼ ਨੂੰ ਆਕਰਸ਼ਿਤ ਕਰਦੇ ਹਾਂ ਅਤੇ ਅਸੀਂ ਤਕਨੀਕ ਅਤੇ ਵਾਤਾਵਰਣ ਸਬੰਧੀ ਨਵੀਨਤਾ ਨੂੰ ਅੱਗੇ ਵਧਾਉਣ ਦੇ ਸਫ਼ਰ ਤੇ ਹਾਂ। ਅਸੀਂ ਇੱਕ ਅਜਿਹਾ ਸਿਹਤਮੰਦ ਸ਼ਹਿਰ ਬਣਾਉਣ ਵਿੱਚ ਉੱਨਤੀ ਲਈ ਭਾਈਵਾਲੀ ਕਰਦੇ ਹਾਂ, ਜੋ ਸੁਰੱਖਿਅਤ, ਸਥਿਰ ਅਤੇ ਸਫਲ ਹੋਵੇ। ਸਾਡੇ ਨਾਲ [Twitter](#), [Facebook](#), ਅਤੇ [Instagram](#) ਤੇ ਜੁੜੋ। www.brampton.ca ਤੇ ਹੋਰ ਜਾਣੋ।

ਮੀਡੀਆ ਸੰਪਰਕ

ਮੋਨਿਕਾ ਦੁੱਗਲ (Monika Duggal)

ਕੋਆਰਡੀਨੇਟਰ, ਮੀਡੀਆ ਐਂਡ ਕਮਿਊਨਿਟੀ ਐਂਗੇਜਮੈਂਟ

ਸਟ੍ਰੈਟੇਜਿਕ ਕਮਿਊਨਿਕੇਸ਼ਨ

ਸਿਟੀ ਆਫ ਬ੍ਰੈਮਪਟਨ

905-874-3426 | Monika.Duggal@brampton.ca